



ਡਿਸਏਬਿਲਟੀ ਅਲਾਇੰਸ ਬੀ ਸੀ ਹੈਲਪਸ਼ੀਟ ਬੀ ਸੀ ਡਿਸਏਬਿਲਟੀ ਭੱਤੇ



2024

ਰਜਿਸਟਰਡ ਡਿਸਏਬਿਲਟੀ ਸੇਵਿੰਗਜ਼ ਪਲੈਨ

ਇਸ ਹੈਲਪ ਸ਼ੀਟ ਲਈ ਫੰਡ ਹੈਲਥ ਸਾਇੰਸਿਜ਼ ਐਸੋਸੀਏਸ਼ਨ ਔਫ ਬ੍ਰਿਟਿਸ਼ ਕੋਲੰਬੀਆ, ਲਾਅ ਫਾਉਂਡੇਸ਼ਨ ਔਫ ਬੀ ਸੀ ਅਤੇ ਵੈਨਕੂਵਰ ਫਾਉਂਡੇਸ਼ਨ ਤੋਂ ਮਿਲੇ ਹਨ

ਇਹ ਕੀ ਹੈ?

ਰਜਿਸਟਰਡ ਡਿਸਏਬਿਲਟੀ ਸੇਵਿੰਗਜ਼ ਪਲੈਨ (ਆਰ ਡੀ ਐੱਸ ਪੀ) ਬੱਚਤ ਲਈ ਇਕ ਪਲੈਨ ਹੈ ਜਿਹੜੀ ਕਿ ਫੈਡਰਲ ਸਰਕਾਰ ਵਲੋਂ 2007 ਵਿਚ ਸ਼ੁਰੂ ਕੀਤੀ ਗਈ ਸੀ। ਆਰ ਡੀ ਐੱਸ ਪੀ ਡਿਸਏਬਿਲਟੀਜ਼ (ਅਪਾਹਜਤਾਵਾਂ) ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਉਨ੍ਹਾਂ ਦੀ ਲੰਮੇ ਸਮੇਂ ਦੀ ਵਿੱਤੀ ਸੁਰੱਖਿਆ ਲਈ ਪੈਸੇ ਬਚਾਉਣ ਵਿਚ ਮਦਦ ਕਰਨ ਲਈ ਤਿਆਰ ਗਈ ਸੀ।

ਆਰ ਡੀ ਐੱਸ ਪੀ ਤੁਹਾਨੂੰ ਕੀ ਕਰਨ ਦੀ ਦਿੰਦੀ ਹੈ?

ਜੇ ਤੁਸੀਂ ਆਰ ਡੀ ਐੱਸ ਪੀ ਖੋਲ੍ਹਦੇ ਹੋ ਤਾਂ ਤੁਸੀਂ ਜ਼ਿੰਦਗੀ ਭਰ ਵਿਚ ਵੱਧ ਤੋਂ ਵੱਧ \$90,000 ਦੀਆਂ ਸਰਕਾਰੀ ਗਰਾਂਟਾਂ ਅਤੇ ਬੱਡਜ਼ ਲੈਣ ਦੇ ਹੱਕਦਾਰ ਹੋ ਸਕਦੇ ਹੋ। ਗਰਾਂਟਾਂ ਅਤੇ ਬੱਡਜ਼ 49 ਸਾਲ ਦੀ ਉਮਰ ਦੇ ਹੋ ਜਾਣ ਵਾਲੇ ਸਾਲ ਦੀ 31 ਦਸੰਬਰ ਤੱਕ ਲਏ ਜਾ ਸਕਦੇ ਹਨ।

- **ਕੈਨੇਡਾ ਡਿਸਏਬਿਲਟੀ ਸੇਵਿੰਗਜ਼ ਬੱਡ (ਸੀ ਡੀ ਐੱਸ ਬੀ)** ਵੱਧ ਤੋਂ ਵੱਧ \$1,000 ਦੀ ਸਲਾਨਾ ਰਕਮ ਪ੍ਰਦਾਨ ਕਰਦਾ ਹੈ ਜੋ ਕਿ ਜ਼ਿੰਦਗੀ ਵਿਚ ਵੱਧ ਤੋਂ ਵੱਧ \$20,000 ਦੀ ਮਿਲ ਸਕਦੀ ਹੈ। ਇਹ ਬੱਡ ਆਮਦਨ ਨਾਲ ਜੁੜਿਆ ਹੋਇਆ ਹੈ (ਘੱਟ ਜਾਂ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ)। ਜੇ ਤੁਹਾਡੇ ਪਰਿਵਾਰ ਦੀ ਆਮਦਨ \$36,502 ਤੋਂ ਥੱਲੇ ਹੈ ਤਾਂ ਤੁਸੀਂ ਬੱਡ ਦੀ ਪੂਰੀ ਰਕਮ ਲਈ ਯੋਗ ਹੋ। ਜ਼ਿਆਦਾ ਆਮਦਨ ਵਾਲੇ ਪਰਿਵਾਰ ਅੰਸ਼ਕ ਬੱਡ ਲਈ ਯੋਗ ਹੋ ਸਕਦੇ ਹਨ।
- **ਕੈਨੇਡਾ ਡਿਸਏਬਿਲਟੀ ਸੇਵਿੰਗਜ਼ ਗਰਾਂਟ (ਸੀ ਡੀ ਐੱਸ ਜੀ)** ਸਾਲ ਦੇ \$3,500 ਤੱਕ ਪ੍ਰਦਾਨ ਕਰਦੀ ਹੈ, ਜੇ ਤੁਹਾਡੇ ਪਰਿਵਾਰ ਦੀ ਆਮਦਨ \$111,733 ਤੋਂ ਘੱਟ ਹੈ। ਸੀ ਡੀ ਐੱਸ ਜੀ ਦੀ ਰਕਮ ਇਸ ਚੀਜ਼ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਆਪਣੀ ਆਰ ਡੀ ਐੱਸ ਪੀ ਵਿਚ ਕਿੰਨਾ ਯੋਗਦਾਨ ਪਾਉਂਦੇ ਹੋ। ਇਹ ਇਸ ਤਰ੍ਹਾਂ ਕੰਮ ਕਰਦੀ ਹੈ: ਤੁਹਾਨੂੰ ਆਪਣੇ ਯੋਗਦਾਨ ਦੇ ਪਹਿਲੇ \$500 'ਤੇ \$1,500 ਮਿਲਦੇ ਹਨ ਅਤੇ ਅਗਲੇ \$1,000 ਯੋਗਦਾਨਾਂ 'ਤੇ \$2,000 ਮਿਲਦੇ ਹਨ। ਤੁਸੀਂ ਜ਼ਿੰਦਗੀ ਵਿਚ ਵੱਧ ਤੋਂ ਵੱਧ \$70,000 ਲੈ ਸਕਦੇ ਹੋ। ਜ਼ਿਆਦਾ ਆਮਦਨ ਵਾਲੇ ਪਰਿਵਾਰ ਘੱਟ ਗਰਾਂਟ ਲਈ ਯੋਗ ਹਨ।

ਆਪਣੀ ਆਰ ਡੀ ਐੱਸ ਪੀ ਵਿਚ ਯੋਗਦਾਨ ਪਾਉਣਾ

ਜਦੋਂ ਤੁਸੀਂ ਆਰ ਡੀ ਐੱਸ ਪੀ ਖੋਲ੍ਹ ਲਈ ਤਾਂ ਤੁਹਾਡੀਆਂ ਬੱਚਤਾਂ ਦੇ ਵਧਣ ਵਿਚ ਮਦਦ ਕਰਨ ਲਈ ਕੋਈ ਵੀ ਤੁਹਾਡੀ ਆਰ ਡੀ ਐੱਸ ਪੀ ਵਿਚ ਯੋਗਦਾਨ ਪਾ ਸਕਦਾ ਹੈ। ਪਰਿਵਾਰ ਦੇ ਕਿਸੇ ਮ੍ਰਿਤਕ ਮੈਂਬਰ ਦੀ ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨ (ਆਰ ਆਰ ਐੱਸ ਪੀ), ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ (ਆਰ ਆਰ ਆਈ ਐੱਫ) ਜਾਂ ਰਜਿਸਟਰਡ ਪੈਨਸ਼ਨ ਪਲੈਨ (ਆਰ ਪੀ ਪੀ) ਤੋਂ ਰੋਲਓਵਰ ਜਾਂ ਤਬਦੀਲ ਕੀਤੇ ਜਾਣ ਦੀ ਵੀ ਆਗਿਆ ਹੈ।

ਤੁਸੀਂ ਆਪਣੀ ਆਰ ਡੀ ਐੱਸ ਪੀ ਵਿਚ ਆਪਣੀ ਜ਼ਿੰਦਗੀ ਵਿਚ ਵੱਧ ਤੋਂ ਵੱਧ \$200,000 ਦਾ ਯੋਗਦਾਨ ਪਾ ਸਕਦੇ ਹੋ, ਪਰ ਸਰਕਾਰੀ ਯੋਗਦਾਨਾਂ ਅਤੇ ਇਨਵੈਸਟਮੈਂਟ ਦੀਆਂ ਬੱਚਤਾਂ ਨਾਲ ਆਰ ਡੀ ਐੱਸ ਪੀ ਕਿਤੇ ਜ਼ਿਆਦਾ ਹੋ ਸਕਦੀ ਹੈ। ਤੁਸੀਂ 59 ਸਾਲ ਦੀ ਉਮਰ ਦੇ ਹੋ ਜਾਣ ਵਾਲੇ ਸਾਲ ਦੀ 31 ਦਸੰਬਰ ਤੱਕ ਹੀ ਯੋਗਦਾਨ ਪਾ ਸਕਦੇ ਹੋ।



ਡਿਸਏਬਿਲਟੀ ਅਲਾਇੰਸ ਬੀ ਸੀ

ਇਸ ਹੈਲਪ ਸ਼ੀਟ ਵਿਚਲੀ ਜਾਣਕਾਰੀ ਉਸ ਕਾਨੂੰਨ 'ਤੇ ਆਧਾਰਿਤ ਹੈ ਜਿਹੜਾ ਇਸ ਲਿਖਤ ਨੂੰ ਲਿਖਣ ਵੇਲੇ ਸੀ। ਕਾਨੂੰਨ ਅਤੇ ਪੌਲਸੀ ਬਦਲ ਸਕਦੇ ਹਨ। ਕਿਰਪਾ ਕਰਕੇ ਇਸ ਹੈਲਪ ਸ਼ੀਟ 'ਤੇ ਤਾਰੀਕ ਚੈੱਕ ਕਰੋ।



ਪਿੱਛੇ ਤੋਂ ਗਰਾਂਟਾਂ ਅਤੇ ਬੌਂਡ ਲੈਣਾ

ਜੇ ਤੁਹਾਡੀ ਉਮਰ 50 ਸਾਲ ਤੋਂ ਘੱਟ ਹੈ ਤਾਂ ਤੁਸੀਂ 10 ਸਾਲਾਂ ਦੇ ਸਮੇਂ ਵਿਚ ਕੋਈ ਵੀ ਅਣਵਰਤੀ ਗਰਾਂਟ ਅਤੇ ਬੌਂਡ ਦੀ ਰਕਮ ਤੱਕ ਪਹੁੰਚ ਕਰ ਸਕਦੇ ਹੋ। ਤੁਸੀਂ ਕਿਸੇ ਸਾਲ ਵਿਚ ਜਿੰਨੀਆਂ ਵੱਧ ਤੋਂ ਵੱਧ ਅਣਵਰਤੀਆਂ ਗਰਾਂਟਾਂ ਲੈ ਸਕਦੇ ਹੋ ਉਸ ਦੀ ਰਕਮ \$10,500 ਹੈ। ਅਣਵਰਤੇ ਬੌਂਡਜ਼ ਲਈ ਇਹ ਰਕਮ \$11,000 ਹੈ। ਉਨ੍ਹਾਂ ਸਾਰੀਆਂ ਗਰਾਂਟਾਂ ਅਤੇ ਬੌਂਡ ਕਲੇਮ ਕਰਨ ਲਈ ਤੁਹਾਨੂੰ ਕੁਝ ਸਾਲ ਲੱਗ ਸਕਦੇ ਹਨ ਜਿਨ੍ਹਾਂ ਲਈ ਤੁਸੀਂ ਹੱਕਦਾਰ ਹੋ।

ਤੁਹਾਡੀ ਬੌਂਡ ਲਈ ਹੱਕਦਾਰੀ ਤੁਹਾਡੀ ਆਮਦਨ ਦੇ ਆਧਾਰ 'ਤੇ ਆਪਣੇ ਆਪ ਮਿਲੇਗੀ। ਕੋਈ ਵੀ ਅਣਵਰਤੀਆਂ ਗਰਾਂਟਾਂ ਤੱਕ ਪਹੁੰਚ ਕਰਨ ਲਈ, ਤੁਹਾਨੂੰ ਇਸ ਚੀਜ਼ ਬਾਰੇ ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰਨੀ ਪਵੇਗੀ ਕਿ ਗਰਾਂਟ ਦੀ ਆਪਣੀ ਪੂਰੀ ਹੱਕਦਾਰੀ ਕਲੇਮ ਕਰਨ ਲਈ ਤੁਸੀਂ ਕਿੰਨੇ ਪੈਸਿਆਂ ਦਾ ਯੋਗਦਾਨ ਪਾਉਣਾ ਹੈ। ਬਚਕਿਸਮਤੀ ਨਾਲ, ਤੁਸੀਂ 49 ਸਾਲ ਦੀ ਉਮਰ ਦੇ ਹੋ ਜਾਣ ਵਾਲੇ ਕਲੰਡਰ ਸਾਲ ਤੋਂ ਬਾਅਦ ਪਿੱਛੇ ਤੋਂ ਗਰਾਂਟਾਂ ਅਤੇ ਬੌਂਡ ਲੈਣ ਦੇ ਯੋਗ ਨਹੀਂ ਹੋਵੋਗੇ।

ਆਰ ਡੀ ਐੱਸ ਪੀ ਅਤੇ ਤੁਹਾਡੀ ਡਿਸਟ੍ਰਿਬਿਲਟੀ ਜਾਂ ਇਨਕਮ ਅਸਿਸਟੈਂਸ

ਤੁਹਾਡੇ ਸੂਬਾਈ ਡਿਸਟ੍ਰਿਬਿਲਟੀ ਜਾਂ ਇਨਕਮ ਅਸਿਸਟੈਂਸ ਬੈਨੇਫਿਟਸ ਕਿਸੇ ਵੀ ਆਰ ਡੀ ਐੱਸ ਪੀ ਬੱਚਤਾਂ ਕਰਕੇ ਜਾਂ ਇਨ੍ਹਾਂ ਨੂੰ ਕਢਾਉਣ ਕਰਕੇ ਬੰਦ ਕੀਤੇ ਜਾਂ ਘਟਾਏ ਨਹੀਂ ਜਾਣਗੇ। ਅਜਿਹਾ ਇਸ ਕਰਕੇ ਹੈ ਕਿਉਂਕਿ ਮਨਿਸਟਰੀ ਔਫ ਸੋਸ਼ਲ ਡਿਵੈਲਪਮੈਂਟ ਐਂਡ ਪੌਵਰਟੀ ਰਿਡਕਸ਼ਨ (ਐੱਮ ਐੱਸ ਡੀ ਪੀ ਆਰ) ਨੇ ਅਜਿਹੇ ਨਿਯਮ ਬਣਾਏ ਹਨ ਜਿਹੜੇ ਆਰ ਡੀ ਐੱਸ ਪੀ ਵਿਚਲੇ ਪੈਸਿਆਂ ਅਤੇ ਆਮਦਨ ਨੂੰ ਛੋਟ ਦਿੰਦੇ ਹਨ।

ਆਰ ਡੀ ਐੱਸ ਪੀ ਕਿਵੇਂ ਖੋਲ੍ਹਣੀ ਹੈ

ਆਰ ਡੀ ਐੱਸ ਪੀ ਤੋਂ ਫਾਇਦਾ ਲੈਣ ਲਈ:

- ਤੁਹਾਡਾ ਡਿਸਟ੍ਰਿਬਿਲਟੀ ਟੈਕਸ ਕਰੈਡਿਟ (ਡੀ ਟੀ ਸੀ) ਲੈਣ ਦੇ ਯੋਗ ਹੋਣਾ ਅਤੇ ਇਹ ਯੋਗਤਾ ਕਾਇਮ ਰੱਖਣਾ ਜ਼ਰੂਰੀ ਹੈ (ਕਿਰਪਾ ਕਰਕੇ ਵੇਰਵਿਆਂ ਲਈ ਸਾਡੀ [ਹੈਲਪ ਸ਼ੀਟ 14: ਡਿਸਟ੍ਰਿਬਿਲਟੀ ਟੈਕਸ ਕਰੈਡਿਟ ਦੇਖੋ](#))
- ਤੁਹਾਡੇ ਕੋਲ ਸੋਸ਼ਲ ਇਨਸ਼ੂਰੈਂਸ ਨੰਬਰ (ਸਿਨ) ਹੋਣਾ ਜ਼ਰੂਰੀ ਹੈ
- ਆਰ ਡੀ ਐੱਸ ਪੀ ਖੋਲ੍ਹਣ ਵੇਲੇ ਤੁਹਾਡਾ ਕੈਨੇਡਾ ਵਿਚ ਰਹਿੰਦੇ ਹੋਣਾ ਜ਼ਰੂਰੀ ਹੈ
- ਆਪਣੇ ਇਨਕਮ ਟੈਕਸ ਦੇ ਪੇਪਰ ਸਮੇਂ ਸਿਰ ਭਰਦੇ ਹੋਣਾ ਜ਼ਰੂਰੀ ਹੈ
- ਜੇ ਤੁਸੀਂ ਸੀ ਡੀ ਐੱਸ ਜੀ ਅਤੇ ਸੀ ਡੀ ਐੱਸ ਬੀ (ਗਰਾਂਟ ਅਤੇ ਬੌਂਡ) ਕਲੇਮ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ 50 ਸਾਲ ਤੋਂ ਘੱਟ ਉਮਰ ਦੇ ਹੋਣਾ ਜ਼ਰੂਰੀ ਹੈ

ਜੇ ਤੁਸੀਂ ਪਹਿਲਾਂ ਹੀ ਡੀ ਟੀ ਸੀ ਲਈ ਯੋਗ ਹੋ ਤਾਂ ਤੁਹਾਨੂੰ ਕਿਸੇ ਅਜਿਹੀ ਵਿੱਤੀ ਸੰਸਥਾ (ਬੈਂਕ) ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਹੜੀ ਆਰ ਡੀ ਐੱਸ ਪੀ ਦਿੰਦੀ ਹੈ। ਹਰ ਵਿੱਤੀ ਸੰਸਥਾ ਦੇ ਆਪਣੇ ਫਾਰਮ ਹੁੰਦੇ ਹਨ ਜਿਹੜੇ ਤੁਹਾਨੂੰ ਆਰ ਡੀ ਐੱਸ ਪੀ ਤੱਕ ਪਹੁੰਚ ਕਰਨ ਲਈ ਭਰਨੇ ਪੈਣਗੇ।

ਤੁਸੀਂ ਕਿਸੇ ਵੀ ਸਮੇਂ ਸਿਰਫ ਇਕ ਆਰ ਡੀ ਐੱਸ ਪੀ ਰੱਖ ਸਕਦੇ ਹੋ। ਤੁਹਾਡੀ ਆਗਿਆ ਨਾਲ, ਹੋਰ ਲੋਕ ਵੀ ਤੁਹਾਡੀ ਆਰ ਡੀ ਐੱਸ ਪੀ ਵਿਚ ਯੋਗਦਾਨ ਪਾ ਸਕਦੇ ਹਨ। ਜੇ ਤੁਸੀਂ ਪਹਿਲਾਂ ਹੀ ਡੀ ਟੀ ਸੀ ਲਈ ਯੋਗ ਨਾ ਹੋਵੋ ਤਾਂ ਕੁਝ ਬੈਂਕਾਂ ਤੁਹਾਨੂੰ ਆਰ ਡੀ ਐੱਸ ਪੀ ਖੋਲ੍ਹਣ ਦੀ ਆਗਿਆ ਦੇ ਸਕਦੀਆਂ ਹਨ, ਪਰ ਤੁਹਾਡੀ ਆਰ ਡੀ ਐੱਸ ਪੀ ਓਨਾ ਚਿਰ ਸ਼ੁਰੂ ਨਹੀਂ ਹੋਵੇਗੀ ਜਿੰਨਾ ਚਿਰ ਡੀ ਟੀ ਸੀ ਨੂੰ ਪ੍ਰਵਾਨਗੀ ਨਹੀਂ ਮਿਲ ਜਾਂਦੀ।



ਉਹ ਵਿੱਤੀ ਸੰਸਥਾਵਾਂ ਜਿਹੜੀਆਂ ਆਰ ਡੀ ਐੱਸ ਪੀ ਦੇ ਰਹੀਆਂ ਹਨ

ਬਹੁਤੀਆਂ ਵਿੱਤੀ ਸੰਸਥਾਵਾਂ ਇਸ ਵੇਲੇ ਆਰ ਡੀ ਐੱਸ ਪੀ ਦੇ ਰਹੀਆਂ ਹਨ, ਜਿਨ੍ਹਾਂ ਵਿਚ ਇਹ ਵੀ ਸ਼ਾਮਲ ਹਨ:

- ਬੈਂਕ ਔਫ ਮੌਂਟਰੀਅਲ (ਬੀ ਐੱਮ ਓ)
- ਕੈਨੇਡੀਅਨ ਇਮਪੀਰੀਅਲ ਬੈਂਕ ਔਫ ਕਮਰਸ (ਸੀ ਆਈ ਬੀ ਸੀ)
- ਸੈਂਟਰਲ 1 ਕਰੈਡਿਟ ਯੂਨੀਅਨ
- ਕਮਿਊਨਟੀ ਸੇਵਿੰਗਜ਼ ਕਰੈਡਿਟ ਯੂਨੀਅਨ
- ਡੇਸਜਾਰਡਿਨਜ਼ ਟਰੱਸਟ ਇੰਕ
- ਇਨਵਿਜ਼ਨ ਇਨਵੈਸਟਮੈਂਟ ਸਰਵਿਸਿਜ਼ ਲਿਮਟਿਡ
- ਇਨਵੈਸਟਰਜ਼ ਗਰੁੱਪ ਟਰੱਸਟ ਕੰਪਨੀ ਲਿਮਟਿਡ
- ਮਕੈਂਜੀ ਫਾਇਨੈਂਸ਼ਲ ਕਾਰਪੋਰੇਸ਼ਨ
- ਰੋਇਲ ਬੈਂਕ ਔਫ ਕੈਨੇਡਾ (ਆਰ ਬੀ ਸੀ)
- ਸਕੋਸ਼ੀਆ ਬੈਂਕ
- ਟੀ ਡੀ ਕੈਨੇਡਾ ਟਰੱਸਟ
- ਵੈਨਸਿਟੀ ਕਰੈਡਿਟ ਯੂਨੀਅਨ।

ਨੋਟ: ਬੈਂਕਾਂ ਦੀਆਂ ਆਰ ਡੀ ਐੱਸ ਪੀ ਬਾਰੇ ਨੀਤੀਆਂ ਵੱਖ ਵੱਖ ਹਨ। ਉਦਾਹਰਣ ਲਈ, ਇਸ ਚੀਜ਼ ਬਾਰੇ ਉਨ੍ਹਾਂ ਦੀਆਂ ਵੱਖ ਵੱਖ ਬੰਦਸ਼ਾਂ ਹੋ ਸਕਦੀਆਂ ਹਨ ਕਿ ਤੁਸੀਂ ਆਰ ਡੀ ਐੱਸ ਪੀ ਵਿੱਚੋਂ ਪੈਸੇ ਕਦੋਂ ਕਢਾ ਸਕਦੇ ਹੋ। ਆਪਣੀ ਆਰ ਡੀ ਐੱਸ ਪੀ ਬਣਾਉਣ ਤੋਂ ਪਹਿਲਾਂ ਇਨ੍ਹਾਂ ਨੀਤੀਆਂ ਬਾਰੇ ਆਪਣੀ ਬੈਂਕ ਨਾਲ ਗੱਲ ਕਰਨਾ ਯਾਦ ਰੱਖੋ।

ਸਵਾਲਾਂ ਦੇ ਜਵਾਬਾਂ ਲਈ ਅਤੇ ਆਰ ਡੀ ਐੱਸ ਪੀ ਖੋਲ੍ਹਣ ਵਿਚ ਮਦਦ ਲਈ ਆਰ ਡੀ ਐੱਸ ਪੀ ਹੌਟਲਾਈਨ ਨਾਲ ਸੰਪਰਕ ਕਰੋ: 1-844-311-7526.

ਆਰ ਡੀ ਐੱਸ ਪੀ ਵਿੱਚੋਂ ਪੈਸੇ ਕਢਾਉਣਾ

ਬਹੁਤੇ ਕੇਸਾਂ ਵਿਚ, ਤੁਹਾਨੂੰ 10-30 ਸਾਲਾਂ ਲਈ ਪੈਸੇ ਨਹੀਂ ਕਢਾਉਣੇ ਚਾਹੀਦੇ ਤਾਂ ਜੋ ਤੁਸੀਂ ਆਪਣੀਆਂ ਆਰ ਡੀ ਐੱਸ ਪੀ ਗਰਾਂਟਾਂ ਅਤੇ ਬੌਂਡਜ਼ ਦਾ ਪੂਰਾ ਫਾਇਦਾ ਲੈ ਸਕੋ। ਤੁਹਾਡੇ ਤਿਆਰ ਹੋ ਜਾਣ 'ਤੇ ਦੋ ਕਿਸਮ ਦੀਆਂ ਪੇਮੈਂਟਾਂ ਹਨ ਜਿਹੜੀਆਂ ਆਰ ਡੀ ਐੱਸ ਪੀ ਤੋਂ ਬਾਹਰ ਆ ਸਕਦੀਆਂ ਹਨ।

- **ਲਾਈਫਟਾਈਮ ਡਿਸਏਬਿਲਟੀ ਅਸਿਸਟੈਂਸ ਪੇਮੈਂਟਸ (ਐੱਲ ਡੀ ਏ ਪੀਜ਼)** ਸਲਾਨਾ ਪੇਮੈਂਟਾਂ ਹਨ ਜਿਹੜੀਆਂ ਸ਼ੁਰੂ ਹੋ ਜਾਣ 'ਤੇ ਆਰ ਡੀ ਐੱਸ ਪੀ ਦੇ ਖਰਚੇ ਜਾਣ ਤੱਕ ਜਾਰੀ ਰਹਿਣੀਆਂ ਜ਼ਰੂਰੀ ਹਨ। ਐੱਲ ਡੀ ਏ ਪੀਜ਼ ਲਾਭਪਾਤਰ (ਬੈਨੇਫਿਸਰੀ) ਦੇ 60 ਸਾਲ ਦਾ ਹੋ ਜਾਣ ਤੋਂ ਪਹਿਲਾਂ ਸ਼ੁਰੂ ਹੋ ਸਕਦੀਆਂ ਹਨ, ਪਰ ਲਾਭਪਾਤਰ ਦੇ 60 ਸਾਲ ਦਾ ਹੋ ਜਾਣ 'ਤੇ ਸ਼ੁਰੂ ਹੋਣੀਆਂ ਜ਼ਰੂਰੀ ਹਨ। ਐੱਲ ਡੀ ਏ ਪੀਜ਼ ਦੀ ਵੱਧ ਤੋਂ ਵੱਧ ਸਲਾਨਾ ਰਕਮ ਹੈ, ਜਿਹੜੀ ਇਕ ਨਿਯਮਬੱਧ ਫਾਰਮੂਲੇ ਨਾਲ ਤਹਿ ਕੀਤੀ ਜਾਂਦੀ ਹੈ, ਜੋ ਕਿ ਪਲੈਨ ਦੇ ਮੁੱਲ ਅਤੇ ਲਾਭਪਾਤਰ ਦੀ ਅਨੁਮਾਨਤ ਜ਼ਿੰਦਗੀ 'ਤੇ ਆਧਾਰਿਤ ਹੁੰਦਾ ਹੈ।
- **ਡਿਸਏਬਿਲਟੀ ਅਸਿਸਟੈਂਸ ਪੇਮੈਂਟਸ (ਡੀ ਏ ਪੀਜ਼)** ਆਰ ਡੀ ਐੱਸ ਪੀ ਤੋਂ ਇਕ ਵਾਰੀ ਮਿਲਣ ਵਾਲੀਆਂ ਪੇਮੈਂਟਾਂ ਹਨ ਜਿਨ੍ਹਾਂ ਲਈ ਕਿਸੇ ਵੇਲੇ ਵੀ ਬੇਨਤੀ ਕੀਤੀ ਜਾ ਸਕਦੀ ਹੈ। ਪਰ, ਡੀ ਏ ਪੀ ਦੀਆਂ ਪੇਮੈਂਟਾਂ ਬਾਰੇ ਆਪਣੀ ਬੈਂਕ ਤੋਂ ਉਨ੍ਹਾਂ ਦੀਆਂ ਨੀਤੀਆਂ ਬਾਰੇ ਪੁੱਛੋ। ਇਨ੍ਹਾਂ ਪੇਮੈਂਟਾਂ ਬਾਰੇ ਹਰ ਬੈਂਕ ਨੂੰ ਆਪਣੇ ਨਿਯਮ ਬਣਾਉਣ ਜਾਂ ਬੰਦਸ਼ਾਂ ਲਗਾਉਣ ਦੀ ਆਗਿਆ ਹੈ।



ਵਾਪਸ ਕਰਨ ਬਾਰੇ ਨਿਯਮ

ਜੇ ਕੋਈ ਵੀ ਪੈਸੇ ਆਰ ਡੀ ਐੱਸ ਪੀ ਵਿੱਚੋਂ ਕਢਾਏ ਜਾਂਦੇ ਹਨ ਤਾਂ ਤੁਹਾਨੂੰ ਪਿਛਲੇ 10 ਸਾਲਾਂ ਵਿਚ ਤੁਹਾਡੀ ਆਰ ਡੀ ਐੱਸ ਪੀ ਵਿਚ ਜਮਾਂ ਹੋਈਆਂ ਗਰਾਂਟਾਂ ਅਤੇ ਬੌਂਡਜ਼ ਦੇ ਸਾਰੇ ਪੈਸੇ ਜਾਂ ਕੁਝ ਪੈਸੇ ਫੈਡਰਲ ਸਰਕਾਰ ਨੂੰ ਵਾਪਸ ਕਰਨੇ ਪੈਣਗੇ।

• ਪ੍ਰੋਪੋਰਸ਼ਨਲ ਰੀਪੇਅਮੈਂਟ ਰੂਲ (ਅਨੁਪਾਤ ਮੁਤਾਬਕ ਪੈਸੇ ਵਾਪਸ ਕਰਨ ਦੇ ਨਿਯਮ)

ਕਦੇ ਕਦ ਤੁਹਾਨੂੰ ਮਿਲੀਆਂ ਗਰਾਂਟਾਂ ਅਤੇ ਬੌਂਡਜ਼ ਦਾ ਕੁਝ ਹਿੱਸਾ ਹੀ ਵਾਪਸ ਕਰਨਾ ਪਵੇਗਾ। ਪ੍ਰੋਪੋਰਸ਼ਨਲ ਰੀਪੇਅਮੈਂਟ ਰੂਲ (ਅਨੁਪਾਤ ਮੁਤਾਬਕ ਪੈਸੇ ਵਾਪਸ ਕਰਨ ਦੇ ਨਿਯਮ) ਹੇਠ, ਆਰ ਡੀ ਐੱਸ ਪੀ ਵਿੱਚੋਂ ਕਢਾਏ ਗਏ ਹਰ \$1 ਪਿੱਛੇ, ਪਿਛਲੇ 10 ਸਾਲਾਂ ਵਿਚ ਮਿਲੀਆਂ ਕੋਈ ਵੀ ਗਰਾਂਟਾਂ ਜਾਂ ਬੌਂਡਜ਼ ਦੇ \$3 ਵਾਪਸ ਕਰਨਾ ਜ਼ਰੂਰੀ ਹੈ।

• ਪੈਸੇ ਵਾਪਸ ਕਰਨ ਦਾ 10-ਸਾਲਾਂ ਦਾ ਨਿਯਮ

ਅਜਿਹੇ ਸਮੇਂ ਵੀ ਹੋ ਸਕਦੇ ਹਨ ਜਦੋਂ ਤੁਹਾਨੂੰ ਗਰਾਂਟ ਅਤੇ ਬੌਂਡ ਵਿਚਲੇ ਆਪਣੇ ਆਖਰੀ ਯੋਗਦਾਨ ਲੈਣ ਤੋਂ ਪਹਿਲਾਂ ਦੇ 10 ਸਾਲਾਂ ਵਿਚ ਪਲੈਨ ਵਿਚ ਪਾਈਆਂ ਗਈਆਂ ਸਾਰੀਆਂ ਗਰਾਂਟਾਂ ਅਤੇ ਬੌਂਡਜ਼ ਵਾਪਸ ਦੇਣੇ ਪੈ ਸਕਦੇ ਹਨ। ਹਾਲਤਾਂ ਵਿਚ ਇਹ ਸ਼ਾਮਲ ਹੋ ਸਕਦੀਆਂ ਹਨ: ਆਰ ਡੀ ਐੱਸ ਪੀ ਬੰਦ ਕਰਨਾ, ਆਰ ਡੀ ਐੱਸ ਪੀ ਨੂੰ ਅਕਾਊਂਟ ਦੀ ਕਿਸੇ ਹੋਰ ਕਿਸਮ ਵਿਚ ਬਦਲਣਾ, ਜਾਂ 50 ਸਾਲ ਦੀ ਉਮਰ ਤੋਂ ਪਹਿਲਾਂ ਆਪਣੇ ਅਕਾਊਂਟ ਵਿੱਚੋਂ ਪੈਸੇ ਲੈਣਾ ਜਦੋਂ ਤੁਸੀਂ ਡੀ ਟੀ ਸੀ ਲਈ ਯੋਗਤਾ ਗਵਾ ਬਹਿੰਦੇ ਹੋ।

ਜਿਹੜੇ ਲੋਕਾਂ ਦੀ ਪੰਜ ਜਾਂ ਇਸ ਤੋਂ ਘੱਟ ਸਾਲਾਂ ਦੀ ਜ਼ਿੰਦਗੀ ਰਹਿਣ ਦੀ ਸੰਭਾਵਨਾ ਹੈ, ਉਹ ਪੈਸੇ ਕਢਾਉਣ ਦੇ ਜ਼ਿਆਦਾ ਸੌਖੇ ਨਿਯਮਾਂ ਨਾਲ ਆਪਣੇ ਪੈਸੇ ਕਢਾਉਣ ਦੇ ਯੋਗ ਹੋ ਸਕਦੇ ਹਨ। ਜੇ ਇਸ ਤਰ੍ਹਾਂ ਹੈ ਤਾਂ ਆਪਣੀ ਵਿੱਤੀ ਸੰਸਥਾ ਨੂੰ ਇਸ ਬਾਰੇ ਦੱਸੋ।

ਆਰ ਡੀ ਐੱਸ ਪੀ: ਫਾਇਦੇ ਅਤੇ ਘਾਟੇ

ਫਾਇਦੇ

- ਆਰ ਡੀ ਐੱਸ ਪੀ ਫੈਡਰਲ ਸਰਕਾਰ ਤੋਂ ਚੰਗੀਆਂ ਗਰਾਂਟਾਂ ਅਤੇ ਬੌਂਡ ਲੈਂਦੀ ਹੈ ਅਤੇ ਇਹ ਡਿਸਏਬਿਲਟੀਜ਼ (ਅਪਾਹਜਤਾਵਾਂ) ਵਾਲੇ ਬਹੁਤ ਸਾਰੇ ਲੋਕਾਂ ਲਈ ਬੱਚਤਾਂ ਕਰਨ ਦਾ ਇਕ ਵਧੀਆ ਮੌਕਾ ਹਨ।
- ਇਨਕਮ ਅਸਿਸਟੈਂਸ ਉਪਰਲੇ ਲੋਕਾਂ ਲਈ, ਸੂਬਾਈ ਸਰਕਾਰ ਨੇ ਆਰ ਡੀ ਐੱਸ ਪੀ ਦੇ ਪੈਸਿਆਂ ਅਤੇ ਇਨ੍ਹਾਂ ਨੂੰ ਕਢਾਉਣ 'ਤੇ ਛੋਟ ਦਿੱਤੀ ਹੋਈ ਹੈ। ਇਸ ਦਾ ਮਤਲਬ ਹੈ ਕਿ ਲੋਕ ਆਪਣੀ ਮਹੀਨਾਵਾਰ ਇਨਕਮ ਅਸਿਸਟੈਂਸ 'ਤੇ ਕੋਈ ਅਸਰ ਪਏ ਬਿਨਾਂ ਇਹ ਪੈਸੇ ਬਚਾ ਅਤੇ ਵਰਤ ਸਕਦੇ ਹਨ।
- ਜਿਹੜੇ ਲੋਕਾਂ ਨੂੰ ਸੂਬਾਈ ਡਿਸਏਬਿਲਟੀ ਬੈਨੇਫਿਟਸ ਅਤੇ ਉੱਕੀਆਂ-ਪੁੱਕੀਆਂ (ਲੰਪ-ਸੰਪ) ਪੈਮੈਂਟਾਂ ਮਿਲਦੀਆਂ ਹਨ (ਜਿਵੇਂ ਕਿ ਆਈ ਸੀ ਬੀ ਸੀ ਸੈਟਲਮੈਂਟ) ਉਨ੍ਹਾਂ ਲਈ ਪੈਸਿਆਂ ਨੂੰ ਛੋਟ ਦਿਵਾਉਣ ਲਈ ਆਰ ਡੀ ਐੱਸ ਪੀ, ਟਰੱਸਟ ਦਾ ਇਕ ਵਿਹਾਰਕ ਬਦਲ ਹੈ।
- ਆਰ ਡੀ ਐੱਸ ਪੀ ਲੰਮੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।

ਘਾਟੇ

- ਤੁਹਾਡੀ ਉਮਰ ਜਿੰਨੀ ਜ਼ਿਆਦਾ ਹੋਵੇਗੀ, ਓਨੇ ਘੱਟ ਹੀ ਤੁਹਾਨੂੰ ਆਰ ਡੀ ਐੱਸ ਪੀ ਸ਼ੁਰੂ ਕਰਨ ਦੇ ਵਿੱਤੀ ਫਾਇਦੇ ਹੋਣਗੇ। ਉਦਾਹਰਣ ਲਈ, ਜੇ ਤੁਹਾਡੀ ਉਮਰ 49 ਸਾਲ ਤੋਂ ਉੱਪਰ ਹੈ ਤਾਂ ਤੁਸੀਂ ਅਗਾਂਹ ਫੈਡਰਲ ਗਰਾਂਟਾਂ ਅਤੇ ਬੌਂਡਜ਼ ਲਈ ਯੋਗ ਨਹੀਂ ਹੋ ਸਕਦੇ।
- ਡੀ ਟੀ ਸੀ ਲਈ ਯੋਗ ਹੋਣ ਲਈ ਤੁਹਾਨੂੰ ਡਿਸਏਬਿਲਟੀ ਦੀ ਮੁਕਾਬਲਤਨ ਸਖਤ ਸ਼ਰਤ ਪੂਰੀ ਕਰਨੀ ਪਵੇਗੀ।
- ਪੈਸੇ ਵਾਪਸ ਕਰਨ ਦੇ ਨਿਯਮਾਂ ਦਾ ਮਤਲਬ ਹੈ ਕਿ ਜੇ ਤੁਸੀਂ ਆਪਣੀ ਆਰ ਡੀ ਐੱਸ ਪੀ ਵਿੱਚੋਂ ਕੋਈ ਵੀ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ ਪਿਛਲੇ 10 ਸਾਲਾਂ ਵਿਚ ਦਿੱਤੀਆਂ ਗਈਆਂ ਗਰਾਂਟਾਂ ਅਤੇ ਬੌਂਡਜ਼ ਦੇ ਸਾਰੇ ਪੈਸੇ ਜਾਂ ਇਸ ਦੇ ਕੁਝ ਹਿੱਸੇ ਵਾਪਸ ਦੇਣੇ ਪੈਣਗੇ।



ਮਦਦ ਕਰਨ ਵਾਲੀ ਹੋਰ ਜਾਣਕਾਰੀ

ਇਨਡੋਅਮੈਂਟ 150 ਗਰਾਂਟ

ਇਨਡੋਅਮੈਂਟ 150 ਗਰਾਂਟ ਆਰ ਡੀ ਐੱਸ ਪੀ ਬੱਚਤਾਂ ਵਿਚ ਵਾਧਾ ਕਰਨ ਵਿਚ ਤੁਹਾਡੀ ਮਦਦ ਕਰਨ ਲਈ \$150 ਦੀ ਇਕ ਸਮੇਂ ਦੀ ਗਰਾਂਟ ਹੈ। ਇਹ ਬ੍ਰਿਟਿਸ਼ ਕੋਲੰਬੀਆ ਦੇ ਡਿਸਏਬਿਲਟੀਜ਼ ਵਾਲੇ ਉਨ੍ਹਾਂ ਲੋਕਾਂ ਲਈ ਉਪਲਬਧ ਹੈ ਜਿਨ੍ਹਾਂ ਦੀ ਹਰ ਸਾਲ ਦੀ ਆਮਦਨ \$36,502 ਨਾਲੋਂ ਘੱਟ ਹੈ ਜਾਂ ਜਿਨ੍ਹਾਂ ਨੇ 1 ਜਨਵਰੀ, 2008 ਤੋਂ ਬਾਅਦ ਕਿਸੇ ਸਮੇਂ ਵੀ ਇਨਕਮ ਅਸਿਸਟੈਂਸ (ਬਾਲਗਾਂ ਲਈ) ਲਈ ਹੈ। ਇਸ ਲਈ ਬੱਚੇ ਵੀ ਯੋਗ ਹਨ ਅਤੇ ਉਨ੍ਹਾਂ ਨੂੰ ਆਮਦਨ ਦਾ ਟੈੱਸਟ ਪੂਰਾ ਕਰਨ ਦੀ ਲੋੜ ਨਹੀਂ ਹੈ।

ਐਪਲੀਕੇਸ਼ਨ ਫਾਰਮ ਇੱਥੇ ਦੇਖੋ ਜਾ ਸਕਦੇ ਹਨ: www.rdsp.com

ਜੇ ਤੁਸੀਂ ਹੁਣ ਡੀ ਟੀ ਸੀ ਲਈ ਯੋਗ ਨਹੀਂ ਰਹਿੰਦੇ

ਜੇ ਤੁਸੀਂ ਡੀ ਟੀ ਸੀ ਲਈ ਯੋਗਤਾ 19 ਮਾਰਚ, 2019 ਨੂੰ ਜਾਂ ਇਸ ਤੋਂ ਬਾਅਦ ਗਵਾਈ ਹੈ ਤਾਂ ਤੁਹਾਨੂੰ ਆਪਣੀ ਆਰ ਡੀ ਐੱਸ ਪੀ ਬੰਦ ਕਰਨ ਦੀ ਲੋੜ ਨਹੀਂ ਪਵੇਗੀ। ਪਰ, ਪਲੈਨ ਤੁਹਾਡੇ ਅਯੋਗਤਾ ਦੇ ਸਮੇਂ ਲਈ ਨਵੇਂ ਯੋਗਦਾਨ, ਗਰਾਂਟਾਂ, ਅਤੇ ਬੌਂਡਜ਼ ਨਹੀਂ ਲੈ ਸਕਦੀ। ਜੇ ਤੁਸੀਂ ਆਪਣੀ ਆਰ ਡੀ ਐੱਸ ਪੀ ਵਿਚ ਨਵੇਂ ਯੋਗਦਾਨ ਪਾਉਣਾ ਅਤੇ ਲੈਣਾ ਚਾਹੁੰਦੇ ਹੋਵੋ ਤਾਂ ਡੀ ਟੀ ਸੀ ਲਈ ਦੁਬਾਰਾ ਅਪਲਾਈ ਕਰਨਾ ਜ਼ਰੂਰੀ ਹੈ। ਜੇ ਤੁਸੀਂ ਅਯੋਗ ਹੋਣਾ ਬੰਦ ਹੋ ਜਾਂਦੇ ਹੋ ਤਾਂ ਆਪਣੀ ਆਰ ਡੀ ਐੱਸ ਪੀ ਵਿੱਚੋਂ ਕਢਾਏ ਗਏ ਪੈਸਿਆਂ 'ਤੇ 10 ਸਾਲਾਂ ਦਾ ਵਾਪਸ ਕਰਨ ਦਾ ਨਿਯਮ ਲਾਗੂ ਹੈ। ਵਾਪਸ ਕੀਤੀ ਜਾਣ ਵਾਲੀ ਰਕਮ, ਤੁਹਾਡੇ 51 ਸਾਲ ਦੇ ਹੋ ਜਾਣ ਵਾਲੇ ਸਾਲ ਤੋਂ ਸ਼ੁਰੂ ਹੋ ਕੇ ਹਰ ਸਾਲ ਹੌਲੀ ਹੌਲੀ ਘਟਦੀ ਜਾਵੇਗੀ।

ਐਕਸੈੱਸ ਆਰ ਡੀ ਐੱਸ ਪੀ ਰਾਹੀਂ ਮਦਦ ਲਓ

ਐਕਸੈੱਸ ਆਰ ਡੀ ਐੱਸ ਪੀ, ਡਿਸਏਬਿਲਟੀ ਅਲਾਇੰਸ ਬੀ ਸੀ, ਬੀ ਸੀ ਅਬਰਿਜਨਲ ਨੈੱਟਵਰਕ ਐਂਡ ਡਿਸਏਬਿਲਟੀ ਸੁਸਾਇਟੀ ਅਤੇ ਪਲੈਨ ਇੰਸਟੀਚਿਊਟ ਦੀ ਇਕ ਭਾਈਵਾਲੀ ਹੈ। ਅਸੀਂ ਇਸ ਤਰ੍ਹਾਂ ਮਦਦ ਕਰ ਸਕਦੇ ਹਾਂ।

ਡਿਸਏਬਿਲਟੀ ਅਲਾਇੰਸ ਬੀ ਸੀ

ਤੁਸੀਂ ਡੀ ਟੀ ਸੀ ਐਪਲੀਕੇਸ਼ਨ ਦੇ ਕਾਰਜ ਬਾਰੇ ਮੁਫਤ ਆਹਮੇ-ਸਾਹਮਣੇ ਮਦਦ ਲੈਣ ਲਈ ਡੀ ਏ ਬੀ ਸੀ ਐਡਵੋਕੇਟ ਨਾਲ ਸੰਪਰਕ ਕਰ ਸਕਦੇ ਹੋ।

ਲੋਕਲ 604-872-1278 | ਟੋਲ ਫ੍ਰੀ 1-800-663-1278 | rdsp@disabilityalliancebc.org

ਪਲੈਨ ਇੰਸਟੀਚਿਊਟ

ਪਲੈਨ ਇੰਸਟੀਚਿਊਟ ਆਰ ਡੀ ਐੱਸ ਪੀ ਅਤੇ ਡਿਸਏਬਿਲਟੀ ਇਨਫਰਮੇਸ਼ਨ ਪਲੈਨਿੰਗ ਹੋਟਲਾਈਨਾਂ ਚਲਾਉਂਦੀ ਹੈ, ਆਰ ਡੀ ਐੱਸ ਪੀ ਬਾਰੇ ਵਰਕਸ਼ਾਪਾਂ ਲਾਉਂਦੀ ਹੈ, ਅਤੇ ਘੱਟ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਦੀ ਇਨਡੋਅਮੈਂਟ 150 ਫੰਡ ਰਾਹੀਂ ਆਪਣੇ ਭਵਿੱਖ ਵਾਸਤੇ ਬੱਚਤ ਕਰਨ ਵਿਚ ਮਦਦ ਕਰਦੀ ਹੈ, ਜੋ ਕਿ ਆਰ ਡੀ ਐੱਸ ਪੀ ਦੇ ਵਾਧੇ ਵਿਚ ਮਦਦ ਲਈ ਇਕ ਸਮੇਂ ਲਈ \$150 ਦਾ ਗਿਫਟ ਦਿੰਦੀ ਹੈ।

ਡਿਸਏਬਿਲਟੀ ਪਲੈਨਿੰਗ ਹੋਟਲਾਈਨ: 1-844-311-7526 | ਵੈੱਬਸਾਈਟ: <https://planinstitute.ca/>
ਆਰ ਡੀ ਐੱਸ ਪੀ ਬਾਰੇ ਜਾਣਕਾਰੀ www.rdsp.com 'ਤੇ ਦੇਖੋ



ਬੀ ਸੀ ਅਬਰਿਜਨਲ ਨੈੱਟਵਰਕ ਐਂਡ ਡਿਸਏਬਿਲਟੀ ਸੁਸਾਇਟੀ

ਜੇ ਤੁਸੀਂ ਬੀ ਸੀ ਵਿਚ ਇਕ ਆਦਿਵਾਸੀ ਵਿਅਕਤੀ ਹੋ ਤਾਂ ਡੀ ਟੀ ਸੀ ਅਤੇ ਆਰ ਡੀ ਐੱਸ ਪੀ ਬਾਰੇ ਮੁਫਤ ਆਹਮੋ-ਸਾਹਮਣੇ ਮਦਦ ਲਈ ਬੀ ਸੀ ਏ ਐੱਨ ਡੀ ਐੱਸ ਨਾਲ ਸੰਪਰਕ ਕਰੋ।

ਲੋਕਲ (250) 381-7303 | ਟੋਲ ਫ੍ਰੀ 1-888-815 -5511 (ਟੀ ਟੀ ਵਾਈ ਪਹੁੰਚਯੋਗ)
bcands@bcands.bc.ca

ਇਹ ਹੈਲਪ ਸ਼ੀਟ ਐਡਵੋਕੇਸੀ ਐਕਸੈੱਸ ਵਲੋਂ ਤਿਆਰ ਕੀਤੀ ਗਈ ਸੀ, ਜੋ ਕਿ ਡਿਸਏਬਿਲਟੀ ਅਲਾਇੰਸ ਬੀ ਸੀ ਦਾ ਇਕ ਪ੍ਰੋਗਰਾਮ ਹੈ। ਇਸ ਹੈਲਪ ਸ਼ੀਟ ਲਈ ਫੰਡ ਦੇਣ ਵਾਸਤੇ ਹੈਲਥ ਸਾਇੰਸਿਜ਼ ਐਸੋਸੀਏਸ਼ਨ ਔਫ ਬ੍ਰਿਟਿਸ਼ ਕੋਲੰਬੀਆ, ਲਾਅ ਫਾਊਂਡੇਸ਼ਨ ਔਫ ਬ੍ਰਿਟਿਸ਼ ਕੋਲੰਬੀਆ ਅਤੇ ਵੈਨਕੂਵਰ ਫਾਊਂਡੇਸ਼ਨ ਦਾ ਧੰਨਵਾਦ।

1450-605 Robson St., Vancouver, BC V6B 5J3 • ਟੈਲੀਫੋਨ: 604-872-1278 • ਫੈਕਸ: 604-875-9227
ਟੋਲ ਫ੍ਰੀ 1-800-663-1278 • <https://disabilityalliancebc.org>

ਹੈਲਪ ਸ਼ੀਟਾਂ ਦੀ ਪੂਰੀ ਲੜੀ ਅਤੇ ਡੀ ਏ ਬੀ ਸੀ ਦੀਆਂ ਸਾਰੀਆਂ ਲਿਖਤਾਂ ਇੱਥੇ ਮੁਫਤ ਉਪਲਬਧ ਹਨ:
<https://disabilityalliancebc.org/publications>.



we are all
connected



vancouver
foundation